

**Regd. Office:**

Hazi Rattan Link Road, Post Box No. 71, Bathinda-151001
Ph.: 0164-2240163, 2240443, 2211628, Fax: 0164-5003638
Website: www.bcl.ind.in
Email: bcl@mittalgroup.co.in
CIN: L24231PB1976PLC003624

15.08.2022

TO CORPORATE RELATIONSHIP DEPARTMENT BSE LIMITED . FLOOR 25, FEROZE JEEJEEBHOY TOWERS, DALAL STREET , MUMBAI- 400001 (PH: 022- 22721233-34 FAX:22722082, 22722037	TO THE MANAGER, NATIONAL STOCK EXCHANGE OF INDIA LTD., EXCHANGE PLAZA, BANDRA KURLA COMPLEX, BANDRA (EAST), MUMBAI – 400051
BSE Code: 524332	NSE SCRIP CODE: BCLIND

REG: SUBMISSION OF COPIES OF THE UNAUDITED FINANCIAL RESULTS PUBLISHED IN NEWSPAPERS**DEAR SIR,**

Pursuant to Regulation 30 of SEBI (LODR) Regulations, 2015, please find enclosed herewith newspapers clippings of the Unaudited Financial Results of the Company for first Quarter ended 30th June, 2022 as published in "Business Standard and "Desh Sevak" .

Thanking You,
Yours faithfully,
For BCL Industries Limited

A handwritten signature in blue ink, appearing to read "Gurinder", is written over a circular blue ink stamp. The stamp contains the text "BCL Industries Limited" around the top edge, "Bathinda" in the center, and a small star symbol at the bottom.

Gurinder Makkar
Company Secretary & Compliance Officer
M.NO. F5124

...after he passes away his family may
...or those services.
...is tempting to use zero-fee services
...are paid for by other clients who are
...cially less literate. But none of us is
...pletely immune to being conned. So,
...ad, try to select financial services that
...transparent fees that are neither too
...nor too low. It will also force you to
...yourself whether you really need that
...ce. And this may also reduce the risk
...oxic services such as futures and
...ns trading being sold to you.

...rter is an hourly-fee financial planner
...Sebi RIA at Fiduciaries.in. He was a
...te-equity investor for 12 years

Financial freedom need not be a dream. It can become
a reality for all of us with some expert help, hard work, and
by adhering to a few simple principles. Know your goals.
Earn before you spend. Don't just save, also invest.
Monitor your investments. Borrow only if you must and
repay as early as you can. Insure your life and health.

For many, retirement could well be the longest phase
of their lives. To not be financially dependent in this
phase is freedom. So, create an adequate retirement
corpus. First, identify the amount needed to meet your
regular expenses and to manage your lifestyle. Then add
one-offs like car purchase, holiday planning, medical
emergency corpus and gifts for grandchildren. Apply
the relevant inflation rate to each. Plan conservatively
for a life span of 100 years. Finally, based on your risk
profile, determine what your returns over inflation will
be. Put all this in excel, or identify a good financial
advisor to work this out for you.

conservative when valuations are expensive and get
aggressive when they are relatively cheaper. Don't
reverse this behaviour. The biggest mistakes in invest-
ing happen when market valuations are elevated.

Invest in debt. Investors who invested in debt in
2017, 2018 and 2019, especially in certain categories,
and then switched to equity during the market
correction of 2020, would have achieved sizable
gains. Debt is again set to become an interesting
asset class, and investors can look forward to better
returns than what it has delivered in the recent past.

If investing confuses you, opt for a Fund of Funds
(FoF) and leave all the decisions to the fund
manager. There are a variety of FoF strategies that
have the flexibility to invest across various asset
classes, geographies, exchange traded funds and
schemes offered by various fund houses. Benefit
from investing in them.

not be in a mess. During the pandemic, due
to the passing away of the husband or the
father, who managed the finances, many
women found themselves in a state of total
disarray.

"I wish I had invested the day I started
earning." Remember that the power of
compounding can do wonders.

"I did not realise that investing is so easy."
Lack of awareness or half knowledge can
often cause fear, making the simplest of
tasks seem intimidating. Translate your
learning into action.

"I wish I hadn't put all my money in
instruments that don't beat inflation."
Engage in financial literacy, define your
financial goals, and invest systematically to
meet them.

BCL Industries Limited

Regd. Office : Hazi Rattan Link Road, Bathinda-151001
Ph. : 0164-2240163, 2240443, 2211628, Fax: 0164-5003638
Website: www.bcl.ind.in, Email: bcl@mittalgroup.co.in
CIN: L24231PB1976PLC003624

EXTRACT OF THE CONSOLIDATED UNAUDITED FINANCIAL RESULTS FOR QUARTER ENDED 30TH JUNE, 2022 (RS. IN LAKHS)

PARTICULARS	CONSOLIDATED			
	Quarter Ended			F.Y. Ended
	30.06.2022	30.06.2021	31.03.2022	31.03.2022
	(Unaudited)	(Audited)	(Audited)	(Audited)
TOTAL INCOME FROM OPERATIONS	37805.45	45220.44	50999.36	200118.63
PROFIT BEFORE EXCEPTIONAL ITEMS AND TAX	2350.77	2209.53	3287.45	11335.45
PROFIT BEFORE TAX, AFTER EXCEPTIONAL ITEMS	2350.77	2209.53	3287.45	11335.45
NET PROFIT AFTER TAX AND EXCEPTIONAL ITEMS	1774.79	1687.25	2284.78	8477.38
TOTAL COMPREHENSIVE INCOME	1774.79	1687.25	2389.18	8581.78
PAID UP EQUITY SHARE CAPITAL (EQ. SH.OF RS. 10/- EACH)	2415.00	2415.00	2415.00	2415.00
OTHER EQUITY	37199.71	27988.85	35424.90	35424.90
EARNINGS PER SHARE (of Re. 10/- each) (not annualised):				
(a) Basic (Rs.)	7.35	6.99	9.46	35.10
(b) Diluted (Rs.)	7.35	6.99	9.46	35.10

The abstract of the Standalone Unaudited Financial Results for Quarter ended 30th June, 2022 is as given below:				
Total Income from Operations	37804.25	45220.31	50998.97	200118.08
Net Profit before Tax, Exceptional and/or Extraordinary items#	2383.92	2216.42	3287.75	11362.61
Net Profit after Exceptional and/or Extraordinary items#	2383.92	2216.42	3287.75	11362.61
Total Comprehensive Income for the period (after tax)	1782.44	1694.14	2389.48	8608.94

The above is an extract of the detailed format of Consolidated/ Standalone Unaudited Quarterly Financial Results filed with the Stock Exchanges (BSE & NSE) under Regulation 33 of the SEBI (Listing and Other Disclosure Requirements) Regulations, 2015. The full format of Unaudited Consolidated and Standalone Financial Results are available on the websites of the BSE and NSE (Stock Exchanges) i.e. www.bseindia.com and www.nseindia.com and on Company's website i.e. www.bcl.ind.in

Date: 13.08.2022
Place: Bathinda

For and on behalf of the Board of Directors
Sd/-
(RAJINDER MITTAL)
Mg. Director

KAUSHALYA INFRASTRUCTURE DEVELOPMENT CORPORATION LIMITED

Regd. Office: HB - 170, Sector-III, Salt Lake, Kolkata - 700 106, E-mail- info@kaushalya.net, Ph.: 033-2334 4148
CIN- L51216WB1992PLC055629

Extract of Financial Results for the quarter ended June 30, 2022

(₹ In Lakh, except per share data)

Sl. No.	Particulars	Standalone			Consolidated		
		Quarter Ended 30-06-2022 (Unaudited)	Quarter Ended 31-03-2022 (Audited)	Year Ended 31-03-2022 (Audited)	Quarter Ended 30-06-2022 (Unaudited)	Quarter Ended 31-03-2022 (Audited)	Year Ended 31-03-2021 (Audited)
1	Total Income from Operations	2.69	4.79	13.75	2.69	4.79	13.75
2	Net Profit / (Loss) for the period (before Tax Exceptional and/or Extraordinary Items)	(44.53)	(57.11)	(245.49)	(34.93)	(51.95)	(207.77)
3	Net Profit / (Loss) for the period before tax (after Exceptional and/or Extraordinary Items)	(44.53)	234.52	46.14	(22.74)	253.20	93.99
4	Net Profit / (Loss) for the period after tax (after Exceptional and/or Extraordinary Items)	(34.30)	175.29	6.33	(14.97)	191.01	42.77
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	(34.30)	175.29	6.33	(14.97)	191.01	42.77
6	Equity Share Capital	-	-	3,463.06	-	-	3,463.06
7	Reserve as shown in the Audited Balance Sheet of the previous year	-	-	621.22	-	-	463.29
8	Earnings Per Share (of Rs.10/-each) (for continuing and discontinued operations) Basic & Diluted (Rs.)	(0.10)	0.51	0.02	(0.04)	0.55	0.12

Notes:

- The above is an extract of the detailed format of Quarterly Financial Results filed with the Stock Exchanges under regulation 33 of the SEBI (Listing and Other Disclosure Requirements) Regulations, 2015. The full format of the Quarterly Financial Results are available on Stock Exchanges website (www.bseindia.com, www.nseindia.com) and Company's website (www.kaushalya.net).
- The above standalone/ consolidated results, reviewed by the Audit Committee, were approved by the Board of Directors at its meeting held on August 13, 2022.

Place : Kolkata
Date : August 13, 2022

For & on behalf of the Board
Sd/-
Mahesh Mehra

Salsette Developers Private Limited

CIN:U45100MH2012PTC226393
Registered office address: Unit No. 1611-12, 16th Floor, C Wing, G Block One BKC, Bandra Kurla Complex, Bandra (East), Mumbai, 400051.
Website www.vivianamalls.in

EXTRACT OF UN-AUDITED STANDALONE FINANCIAL RESULTS FOR THE QUARTER ENDED JUNE 30, 2022

(All amounts in INR millions, unless otherwise stated)

Particulars	Quarter ended 30.06.2022 (Un-audited)	Quarter ended 31.03.2022 (Audited)	Year ended on 31.03.2022 (Audited)
Total income from operations	10.71	6.66	6.66
Net Profit / (Loss) for the period (before Tax, Exceptional and/or Extraordinary items)	(316.61)	(179.71)	(182.01)
Net Profit / (Loss) for the period before tax (after Exceptional and/or Extraordinary items)	(316.61)	(179.71)	(182.01)
Net Profit / (Loss) for the period after tax (after Exceptional and/or Extraordinary items)	(275.94)	(142.35)	(144.65)
Total Comprehensive Income for the period [Comprising Profit/ (Loss) for the period (after tax) and Other Comprehensive Income (after tax)]	(275.94)	(142.35)	(144.65)
Paid Up Equity Share Capital	3,454.46	3,454.46	3,454.46
Reserves (excluding Revaluation Reserve)			937.97
Net worth	4,116.50	4,392.43	4,392.43
Paid up Debt Capital/ Outstanding Debt	9,201.61	8,899.37	8,899.37
Debt Equity Ratio	2.24	2.03	2.03
Earnings Per Share (of Rs. 10/- each) (for continuing and discontinued operations) -			
Basic:	(0.80)	(1.11)	(1.12)
Diluted:	(0.80)	(1.11)	(1.12)
Capital Redemption Reserve	-	-	-
Debenture Redemption Reserve	NA	NA	NA
Debt Service Coverage Ratio	**	(0.03)	(0.04)
Interest Service Coverage Ratio	**	(0.03)	(0.04)

** Below rounding off norms

Note:

- The above is an extract of the detailed format of quarterly financial results filed with the Stock Exchange under Regulation 52 of the SEBI (Listing and Other Disclosure Requirements) Regulations, 2015. The full format of the quarterly financial results are available on the website of BSE Limited at www.bseindia.com and on website of the Company at www.vivianamalls.in.
- The above un-audited financial results for the quarter ended June 30, 2022 ("the Statement") which are published in accordance with Regulation 52 of Securities and Exchange Board of India (Listing Obligations and Disclosure Requirements) Regulations, 2015, have been reviewed and approved by the Board of Directors in its meeting held on August 12, 2022.
- Pursuant to Rule 18(7) of the Companies (Share Capital and Debentures) Rules, 2014 read with the Companies (Share

HIGH ENERGY BATTERIES (INDIA) LIMITED



CIN: L36999TN1961PLC004606
(An ISO 9001:2015 & ISO 14001:2015 Company)
Regd. Office: "ESVIN House", 13 Old Mahabalipuram Road, Perungudi, Chennai 600096
Phone:044-24960335, Email: investor@highenergytld.com

UNAUDITED FINANCIAL RESULTS FOR THE QUARTER ENDED 30TH JUNE 2022

Rs.in Lakhs

Particulars	Quarter Ended 30.06.2022	Quarter Ended 31.03.2022	Quarter Ended 30.06.2021	Year Ended 31.03.2022
	(Unaudited)	(Audited)	(Unaudited)	(Audited)
Total Income from Operations	1469.56	2568.52	1080.02	7973.16
Net Profit / (Loss) for the period [before tax and Exceptional items]	330.25	680.26	159.19	2473.90
Net Profit / (Loss) for the period before tax [after Exceptional items]	330.25	680.26	159.19	2473.90
Net Profit / (Loss) for the period after tax (after Exceptional items)	246.27	475.04	116.81	1794.98
Total Comprehensive Income for the period [Comprising Profit/(Loss) for the period (after tax) and Other Comprehensive Income (after Tax)]	252.98	330.41	136.64	1644.54
Other Equity Capital	179.28	179.28	179.28	179.28
Equity Share (excluding Revaluation Reserve) as shown in the Audited Balance Sheet	-	-	-	5389.97